

India condoles the untimely demise of former Prime Minister of Japan, H.E. Mr. Abe Shinzo

July 08, 2022

ਭਾਰਤ ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਅਬੇ ਸ਼ਿੰਜੋ ਦੇ ਅਚਾਨਕ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ

08 ਜੁਲਾਈ, 2022

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਅਬੇ ਸ਼ਿੰਜੋ ਦੇ ਬੇਵਕਤੀ ਅਕਾਲ ਚਲਾਣੇ ਉੱਤੇ ਭਾਰਤ ਸਰਕਾਰ ਅਤੇ ਭਾਰਤ ਦੇ ਲੋਕ ਬਹੁਤ ਦੁਖੀ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਅਤੇ ਜਾਪਾਨ ਦੇ ਲੋਕਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਦੇ ਹਨ।

ਸ਼੍ਰੀ ਅਬੇ ਇੱਕ ਦੂਰਦਰਸ਼ੀ ਨੇਤਾ ਅਤੇ ਸਿਆਸਤਦਾਨ ਸਨ, ਜਿਨ੍ਹਾਂ ਨੇ ਮਾਨਵਤਾ ਦੀ ਬਹਿਤਰੀ ਲਈ ਅਣਥੱਕ ਮਹਿਨਤ ਕੀਤੀ। ਉਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਦੇ ਦਲਿਲਾਂ ਅਤੇ ਦਮਿਅਾਂ ਉੱਤੇ ਅਮੀਟ ਛਾਪ ਛੱਡੀ।

ਪ੍ਰਧਾਨ ਮੰਤਰੀ ਵਜੋਂ ਅਗਸਤ 2007 ਵੱਲੋਂ ਆਪਣੀ ਭਾਰਤ ਫੇਰੀ ਦੇ ਦੌਰਾਨ, ਸ਼੍ਰੀ ਅਬੇ ਨੇ ਭਾਰਤੀ ਸੰਸਦ ਵੱਲੋਂ ਆਪਣਾ ਪ੍ਰਸ਼ੰਸਿਤ "ਦੋ ਸਮੁੰਦਰਾਂ ਦਾ ਸੰਗਮ" ਭਾਸ਼ਣ ਦੱਤਾ, ਜਿਸ ਵੱਲੋਂ ਉਨ੍ਹਾਂ ਨੇ ਕਹਿਾ ਕਿ ਭਾਰਤ-ਜਾਪਾਨ ਸੰਬੰਧਾਂ ਨੂੰ ਦੁਨੀਆ ਵੱਲੋਂ ਕੜੀ ਵੀ ਦੁਵੱਲੋਂ ਸੰਬੰਧਾਂ ਦੇ ਵਕਿਅਤ ਦੀ ਸਭ ਤੋਂ ਵੱਡੀ ਸੰਭਾਵਨਾ ਦੀ ਬਖਸ਼ਿਸ਼ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਸਾਡੇ ਦੇਸ਼ਾਂ ਨੂੰ ਇੱਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਇੰਡੋ-ਪੈਸੀਫਿਕ ਦਾ ਅਹਸਿਅ ਕਰਵਾਉਣ ਦੇ ਲਈ ਇੱਕਜੁੱਟ ਕਰਨ ਵੱਲੋਂ ਅਹਮਿ ਭੂਮਿਕਾ ਨਭਾਈ ਹੈ।

ਸ਼੍ਰੀ ਅਬੇ ਦੇ ਅਥਾਹ ਯੋਗਦਾਨ ਨੇ ਭਾਰਤ-ਜਾਪਾਨ ਸੰਬੰਧਾਂ ਨੂੰ ਇੱਕ ਵਸ਼ਿਸ਼ ਰਣਨੀਤਕ ਅਤੇ ਵੈਸ਼ਵਕਿ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਿਆ। ਜਾਪਾਨ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਭਾਰਤ ਅਤੇ ਜਾਪਾਨ ਦਰਮਿਆਨ ਵੱਡੀ ਗਣਿਤੀ ਵੱਲੋਂ ਮੀਲ ਪੱਥਰ ਪ੍ਰੋਜੈਕਟ ਸ਼ੁਰੂ ਕੀਤੇ ਗਏ। ਸ਼੍ਰੀ ਅਬੇ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਨਾਗਰਕਿ ਪੁਰਸਕਾਰ ਪਦਮ ਵਭੂਸ਼ਣ ਪ੍ਰਦਾਨ ਕਰਨਾ ਉਸ ਸਨਮਾਨ ਅਤੇ ਨਘਿ ਦਾ ਸਬੂਤ ਹੈ ਜੋ ਉਨ੍ਹਾਂ ਨੂੰ ਭਾਰਤ ਵੱਲੋਂ ਮਲਿਆ।

ਸ਼੍ਰੀ ਅਬੇ ਨੇ 2022 ਵੱਲੋਂ ਜਾਪਾਨ ਇੰਡੀਆ ਪਾਰਲੀਮੈਂਟਰੀ ਫਰੈਂਡਸ਼ਿਪ ਲੀਗ (ਜੇਆਈਪੀਐੱਫਐੱਲ) ਅਤੇ ਜਾਪਾਨ ਇੰਡੀਆ ਐਸੋਸੀਏਸ਼ਨ (ਜੇਆਈਏ) ਦੋਹਾਂ ਦੀ ਅਗਵਾਈ ਸੰਭਾਲੀ, ਜੋ ਕਿ ਭਾਰਤ-ਜਾਪਾਨ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਡੂੰਘੀ ਪ੍ਰਤੀਬੱਧਤਾ ਨੂੰ ਦਰਸਾਉਦਾ ਹੈ।

ਭਾਰਤ ਦੇ ਇੱਕ ਮਹਾਨ ਦੋਸਤ ਦੀ ਘਾਟ ਨੂੰ ਦੇਸ਼ ਭਰ ਵੱਲੋਂ ਮਹਸ਼ਿਸ਼ ਕੀਤਾ ਗਿਆ ਹੈ। ਅੱਜ ਪੂਰਾ ਭਾਰਤ ਜਾਪਾਨ ਦੇ ਨਾਲ ਸੋਗ ਮਨਾ ਰਹਿਾ ਹੈ ਅਤੇ ਅਸੀਂ ਇਸ ਮੁਸ਼ਕਲਿ ਘੜੀ ਦੇ ਵੱਲੋਂ ਆਪਣੇ ਜਾਪਾਨੀ ਭੈਣਾਂ-ਭਰਾਵਾਂ ਨਾਲ ਇੱਕਜੁੱਟਤਾ ਨਾਲ ਖੜ੍ਹੇ ਹਾਂ। ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਪ੍ਰਤੀ ਸਾਡੇ ਗਹਰਿ ਸਤਕਿਅਰ ਦੇ ਪ੍ਰਤੀਕ ਵਜੋਂ, 9 ਜੁਲਾਈ, 2022 ਨੂੰ ਇੱਕ ਦਿਨ ਦਾ ਰਾਸ਼ਟਰੀ ਸੋਗ ਮਨਾਇਆ ਜਾਵੇਗਾ।

ਨਵੀਂ ਦਿੱਲੀ

08 ਜੁਲਾਈ, 2022

DISCLAIMER: This is an approximate translation. The original is available in English on MEA's website and may be referred to as the official press release.